

# Integration of DigiLocker platform with Passport Services

February 19, 2021

## ਡਿਜੀਲੋਕਰ ਪਲੇਟਫਾਰਮ ਦਾ ਪਾਸਪੋਰਟ ਸੇਵਾਵਾਂ ਦੇ ਨਾਲ ਏਕੀਕਰਣ

19 ਫਰਵਰੀ, 2021

1. ਪਾਸਪੋਰਟ ਸੇਵਾ ਪ੍ਰੋਗਰਾਮ ਤਹਿਤ ਨੇ ਪਿਛਲੇ 6 ਸਾਲਾਂ ਵਿੱਚ ਭਾਰਤ ਅੰਦਰ ਪਾਸਪੋਰਟ ਸੇਵਾਵਾਂ ਦੀ ਡਿਲੀਵਰੀ ਵਿੱਚ ਵੱਡੀ ਡਿਜੀਟਲ ਤਬਦੀਲੀ ਲਿਆਉਂਦੀ ਹੈ।
2. ਵਿਦੇਸ਼ ਰਾਜ ਮੰਤਰੀ ਸ੍ਰੀ ਵੀ. ਮੁਰਲੀਧਰਨ ਨੇ ਅੱਜ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਰਾਹੀਂ ਕੋਈ ਬਿਨੈਕਾਰ ਭਾਰਤ ਵਿਚ ਕਿਸੇ ਵੀ ਜਗ੍ਹਾ ਤੋਂ ਪਾਸਪੋਰਟ ਸੰਬੰਧੀ ਸੇਵਾਵਾਂ ਲਈ ਅਰਜ਼ੀ ਦੇਣ ਸਮੇਂ ਭਾਰਤ ਸਰਕਾਰ ਦੇ ਡਿਜੀਲੋਕਰ ਪਲੇਟਫਾਰਮ ਦਾ ਲਾਭ ਲੈ ਸਕਦਾ ਹੈ। ਇਸ ਨਵੀਂ ਯੋਜਨਾ ਦੇ ਸ਼ੁਰੂ ਹੋਣ ਨਾਲ ਪਾਸਪੋਰਟ ਸੇਵਾਵਾਂ ਲਈ ਬਿਨੈਕਾਰ ਡਿਜੀਲੋਕਰ ਵਿੱਚ ਅਪਲੋਡ ਕੀਤੇ ਗਏ ਆਪਣੇ ਖਾਸ ਦਸਤਾਵੇਜ਼ਾਂ ਦਾ ਲਿੰਕ ਪ੍ਰਦਾਨ ਕਰ ਸਕਦੇ ਹਨ। ਇਸ ਨਾਲ ਨਾਗਰਿਕਾਂ ਨੂੰ ਡਿਜੀਲੋਕਰ ਦੁਆਰਾ ਪਾਸਪੋਰਟ ਸੇਵਾਵਾਂ ਲਈ ਲੋੜੀਂਦੇ ਕਈ ਦਸਤਾਵੇਜ਼ਾਂ ਨੂੰ ਕਾਗਜ਼-ਰਹਿਤ ਮਾਧਿਅਮ ਰਾਹੀਂ ਜਮਾ ਕਰਾਉਣ ਦੀ ਸਹੂਲਤ ਮਿਲੇਗੀ। ਉਹਨਾਂ ਨੂੰ ਅਸਲ ਦਸਤਾਵੇਜ਼ ਲੈਕੇ ਜਾਣ ਦੀ ਜ਼ਰੂਰਤ ਨਹੀਂ ਹੈ। ਡਿਜੀਲੋਕਰ ਡਿਜੀਟਲ ਇੰਡੀਆ ਦੇ ਤਹਿਤ ਇੱਕ ਪ੍ਰਮੁੱਖ ਪਹਿਲ ਹੈ, ਇੱਕ ਪ੍ਰਮੁੱਖ ਪ੍ਰੋਗਰਾਮ ਜਿਸਦਾ ਉਦੇਸ਼ ਭਾਰਤ ਨੂੰ ਡਿਜੀਟਲ ਪੱਖੋਂ ਸ਼ਕਤੀਸ਼ਾਲੀ ਸਮਾਜ ਅਤੇ ਗਿਆਨ-ਆਧਾਰਤ ਆਰਥਿਕਤਾ ਬਣਾਉਣਾ ਹੈ। ਡਿਜੀਲੋਕਰ ਨਾਗਰਿਕਾਂ ਨੂੰ ਇੱਕ ਜਨਤਕ ਕਲਾਉਡ 'ਤੇ ਸ਼ੇਅਰ ਕਰਨ ਯੋਗ ਨਿੱਜੀ ਥਾਂ ਪ੍ਰਦਾਨ ਕਰਦਾ ਹੈ, ਤਾਂ ਜੋ ਇਸ ਕਲਾਉਡ 'ਤੇ ਪ੍ਰਦਾਨ ਕੀਤੇ ਗਏ ਸਾਰੇ ਦਸਤਾਵੇਜ਼ਾਂ / ਸਰਟੀਫਿਕੇਟ ਨੂੰ ਉਪਲਬਧ ਕਰਾਇਆ ਜਾ ਸਕੇ। ਕਾਗਜ਼-ਰਹਿਤ ਸ਼ਾਸਨ ਦਾ ਟੀਚਾ ਰੱਖਣ ਵਾਲਾ ਡਿਜੀਲੋਕਰ ਦਸਤਾਵੇਜ਼ਾਂ / ਸਰਟੀਫਿਕੇਟ ਨੂੰ ਡਿਜੀਟਲ ਢੰਗ ਨਾਲ ਜਾਰੀ ਕਰਨ ਅਤੇ ਤਸਦੀਕ ਕਰਨ ਦਾ ਪਲੇਟਫਾਰਮ ਹੈ, ਜਿਸ ਨਾਲ ਫਿਜ਼ੀਕਲ ਦਸਤਾਵੇਜ਼ਾਂ ਦੀ ਵਰਤੋਂ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਛੁੱਟ ਜਦੋਂ ਡਿਜੀਲੋਕਰ ਵਿਚ ਪਾਸਪੋਰਟ ਅਪਲੋਡ ਕਰ ਦਿੱਤੇ ਜਾਂਦੇ ਹਨ, ਤਾਂ ਅਧਿਕਾਰਤ ਉਪਭੋਗਤਾਵਾਂ ਨੂੰ ਇਨ੍ਹਾਂ ਨੂੰ ਜਾਂਚਨ ਦੀ ਸਹੂਲਤ ਕਿਸੇ ਵੀ ਜਗ੍ਹਾ ਤੋਂ ਅਸਾਨੀ ਨਾਲ ਮਿਲ ਜਾਂਦੀ ਹੈ, ਜੋ ਕਿ ਖਾਸ ਤੌਰ 'ਤੇ ਪਾਸਪੋਰਟ ਗੁੰਮ ਹੋ ਜਾਣ ਦੀ ਸਥਿਤੀ ਵਿੱਚ ਲਾਹੇਵੰਦ ਹੋਵੇਗੀ।
3. ਪਿਛਲੇ 6 ਸਾਲਾਂ ਵਿੱਚ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਵਿੱਚ ਬਹੁਤ ਸੁਧਾਰ ਹੋਇਆ ਹੈ। ਮੰਤਰਾਲੇ ਦੀ ਨਾਗਰਿਕਾਂ ਲਈ ਈ-ਪਾਸਪੋਰਟ ਲਿਆਉਣ ਦੀ ਯੋਜਨਾ ਹੈ, ਜਿਸ ਨਾਲ ਸੁਰੱਖਿਆ ਵਧੇਗੀ ਅਤੇ ਵਿਦੇਸ਼ੀ ਹਵਾਈ ਅੱਡਿਆਂ 'ਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਸੁਖਾਲੀਆਂ ਹੋਣਗੀਆਂ। ਆਉਣ ਵਾਲੇ ਪਾਸਪੋਰਟ ਸੇਵਾ ਪ੍ਰੋਗਰਾਮ V2.0 ਵਿਚ, ਉੱਭਰ ਰਹੀਆਂ ਤਕਨਾਲੋਜੀਆਂ ਦੀ ਵਰਤੋਂ ਜਿਵੇਂ ਕਿ ਆਰਟੀਫਿਸ਼ਲ ਇੰਟੈਲੀਜੈਂਸ (AI), ਮਸ਼ੀਨ ਲਰਨਿੰਗ, ਚੈਟ-ਬੋਟ, ਵਿਸ਼ਲੇਸ਼ਣ,

ਰੋਬੋਟਿਕ ਪ੍ਰੋਸੈਸ ਆਟੋਮੇਸ਼ਨ (RPA) ਆਦਿ ਨਾਲ ਨਾਗਰਿਕਾਂ ਦਾ ਤਜਰਬਾ ਹੋਰ ਚੰਗੇਰਾ ਹੋਵੇਗਾ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਸੇਵਾਵਾਂ ਮਿਲਣ ਵਿੱਚ ਮਦਦ ਮਿਲੇਗੀ।

ਨਵੀਂ ਦਿੱਲੀ

19 ਫਰਵਰੀ, 2021

DISCLAIMER: This is an approximate translation. The original is available in English on MEA's website and may be referred to as the official press release.